

Meeting of the BRICS High Representatives Responsible for National Security

August 24, 2021

BRICS ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਲਈ ਜ਼ਿੰਮੇਵਾਰ ਉੱਚ ਪੱਧਰੀ ਨੁਮਾਇੰਦਿਆਂ ਦੀ ਬੈਠਕ

24 ਅਗਸਤ, 2021

1. ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਕੇਸੀ ਨੇ ਮੰਗਲਵਾਰ, 24 ਅਗਸਤ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ BRICS ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਲਈ ਜ਼ਿੰਮੇਵਾਰ ਉੱਚ ਪੱਧਰੀ ਨੁਮਾਇੰਦਿਆਂ ਦੀ 11ਵੀਂ ਬੈਠਕ ਦੀ ਮੇਜ਼ਬਾਨੀ ਕੀਤੀ।

2. ਬੈਠਕ ਵਿੱਚ ਬ੍ਰਾਜ਼ੀਲ ਸੰਘੀ ਗਣਰਾਜ ਦੇ ਰਾਜ ਮੰਤਰੀ ਅਤੇ ਅਤੇ ਰਾਸ਼ਟਰਪਤੀ ਦੇ ਸੰਸਥਾਗਤ ਸੁਰੱਖਿਆ ਕੈਬਨਿਟ ਦੇ ਮੁਖੀ ਮਹਾਮਹਿਮ ਜਨਰਲ ਆਗੈਸਟੋ ਹੇਲੇਨੋ ਰਿਬੇਰੋ ਪਰੇਰਾ, ਰੂਸੀ ਸੰਘ ਦੀ ਸੁਰੱਖਿਆ ਕੌਂਸਲ ਦੇ ਸਕੱਤਰ ਮਹਾਮਹਿਮ ਜਨਰਲ ਨਿਕੋਲਾਈ ਪਾਤਰੁਸ਼ੇਵ, ਸੀਪੀਸੀ ਕੇਂਦਰੀ ਸਮਿਤੀ ਦੇ ਸਿਆਸੀ ਬਿਊਰੋ ਦੇ ਮੈਂਬਰ ਅਤੇ ਸੀਪੀਸੀ ਕੇਂਦਰੀ ਸਮਿਤੀ ਦੇ ਵਿਦੇਸ਼ ਸਬੰਧ ਕਮਿਸ਼ਨ ਦਫਤਰ ਦੇ ਨਿਦੇਸ਼ਕ ਮਹਾਮਹਿਮ ਸ਼੍ਰੀ ਯੰਗ ਜ਼ਿਏਚੀ ਅਤੇ ਦੱਖਣੀ ਅਫਰੀਕਾ ਗਣਰਾਜ ਦੇ ਕੌਮੀ ਸੁਰੱਖਿਆ ਦੇ ਉਪ ਮੰਤਰੀ ਮਹਾਮਹਿਮ ਸ਼੍ਰੀ ਨੇਸੀਡਿਸੋ ਗੁਡਇਨਫ ਡੇਨੋਫ ਕੋਡਵਾ ਸ਼ਾਮਲ ਹੋਏ।

3. ਭਾਰਤ ਕੋਲ ਇਸ ਸਾਲ BRICS ਦੀ ਪ੍ਰਧਾਨਗੀ ਹੈ, ਜੋ BRICS ਸਮੂਹ ਦੀ 15ਵੀਂ ਵਰ੍ਹੇਗੰਢ ਦੇ ਨਾਲ ਹੀ ਹੋ ਰਹੀ ਹੈ। ਉੱਚ ਪੱਧਰੀ ਨੁਮਾਇੰਦਿਆਂ ਦੀ ਬੈਠਕ ਭਾਰਤ ਦੀ ਮੇਜ਼ਬਾਨੀ 'ਚ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲੇ BRICS ਆਗੂਆਂ ਦੇ ਸਿਖਰ ਸਮੇਲਨ ਤੋਂ ਪਹਿਲਾਂ ਹੋਈ।

4. ਰਾਸ਼ਟਰੀ ਸੁਰੱਖਿਆ ਲਈ ਜ਼ਿੰਮੇਵਾਰ ਉੱਚ ਪੱਧਰੀ ਨੁਮਾਇੰਦਿਆਂ ਦੀਆਂ ਬੈਠਕਾਂ BRICS ਦੇਸ਼ਾਂ ਦਰਮਿਆਨ ਰਾਜਨੀਤਿਕ ਅਤੇ ਸੁਰੱਖਿਆ ਮੁੱਦਿਆਂ ਉੱਤੇ ਵਿਚਾਰ - ਵਟਾਂਦਰੇ ਕਰਨ ਲਈ ਮਹੱਤਵਪੂਰਨ ਮੰਚ ਵਜੋਂ ਉਭਰੀਆਂ ਹਨ। ਅੱਜ ਦੀ ਬੈਠਕ ਵਿੱਚ ਅਫਗਾਨਿਸਤਾਨ, ਈਰਾਨ, ਪੱਛਮੀ ਏਸ਼ੀਆ ਅਤੇ ਖਾੜੀ ਅੰਦਰ ਮੌਜੂਦਾ ਘਟਨਾਕ੍ਰਮ ਅਤੇ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਸੁਰੱਖਿਆ ਲਈ ਸਾਈਬਰ ਸੁਰੱਖਿਆ ਵਰਗੇ ਉੱਭਰ ਰਹੇ ਖਤਰਿਆਂ ਅਤੇ ਖੇਤਰੀ ਅਤੇ ਆਲਮੀ ਰਾਜਨੀਤਿਕ ਅਤੇ ਸੁਰੱਖਿਆ ਦੇ ਹਾਲਾਤ ਦੀ ਸਮੀਖਿਆ ਕੀਤੀ ਗਈ। ਏਜੰਡੇ 'ਤੇ ਮੌਜੂਦ ਹੋਰ ਵਿਸ਼ੇ ਸਨ - ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਸਹਿਯੋਗ, ਸਿਹਤ ਸੁਰੱਖਿਆ ਅਤੇ ਸਿਹਤ ਸੰਭਾਲ ਅਤੇ ਅੱਤਵਾਦ-ਰੋਧੀ ਕਾਰਵਾਈਆਂ। ਭਾਰਤ ਨੇ ਸਰਹੱਦ ਪਾਰ ਅੱਤਵਾਦ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਲਸ਼ਕਰ-ਏ-ਤੇਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹਾਂ ਦੀਆਂ ਗਤੀਵਿਧੀਆਂ ਦਾ ਮੁੱਦਾ ਉਠਾਇਆ, ਜੋ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਹਨ।

5. ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੁਝਾਅ 'ਤੇ 2020 ਵਿੱਚ 12ਵੇਂ BRICS ਨੇਤਾ ਸਿਖਰ ਸਮੇਲਨ ਵਿੱਚ BRICS ਅੱਤਵਾਦ-ਰੋਧੀ ਰਣਨੀਤੀ ਅਪਣਾਏ ਜਾਣ ਦੀ ਪਾਲਣਾ ਵਜੋਂ ਉੱਚ ਪੱਧਰੀ ਨੁਮਾਇੰਦਿਆਂ ਨੇ BRICS ਅੱਤਵਾਦ-ਰੋਧੀ ਕਾਰਜ ਯੋਜਨਾ ਨੂੰ ਅਪਨਾਉਣ ਤੋਂ ਬਾਅਦ ਇਸਨੂੰ BRICS ਸਿਖਰ ਸਮੇਲਨ ਵੱਲੋਂ ਵਿਚਾਰੇ ਜਾਣ ਦੀ ਸਿਫਾਰਸ਼ ਕੀਤੀ। ਇਸ ਕਾਰਜ ਯੋਜਨਾ ਦਾ ਉਦੇਸ਼ ਅੱਤਵਾਦ ਨੂੰ ਮਾਲੀ ਮਦਦ ਦੇਣ ਅਤੇ ਇਸਦਾ ਮੁਕਾਬਲਾ ਕਰਨ, ਅੱਤਵਾਦੀਆਂ ਦੁਆਰਾ ਇੰਟਰਨੈਟ ਦੀ

ਦੁਰਵਰਤੋਂ, ਅੱਤਵਾਦੀਆਂ ਦੀ ਆਵਾਜ਼ਾਈ 'ਤੇ ਰੋਕ ਲਗਾਉਣਾ, ਸਰਹੱਦੀ ਕੰਟਰੋਲ, ਸੰਵੇਦਨਸ਼ੀਲ ਟੀਚਿਆਂ ਦੀ ਸੁਰੱਖਿਆ, ਜਾਣਕਾਰੀ ਸਾਂਝੀ ਕਰਨਾ, ਸਮਰੱਥਾ ਨਿਰਮਾਣ ਅਤੇ ਖੇਤਰੀ ਅਤੇ ਆਲਮੀ ਸਹਿਯੋਗ ਦੇ ਮੌਜੂਦਾ ਤੰਤਰ ਨੂੰ ਹੋਰ ਮਜ਼ਬੂਤ ਕਰਨਾ ਹੈ।

6. ਇਸ ਖੇਤਰ ਵਿੱਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਅਤੇ ਤਸਕਰੀ ਦੇ ਵਧਦੇ ਜੋਖਮ ਵੱਲ ਕਾਫੀ ਧਿਆਨ ਦਿੱਤਾ ਗਿਆ। ਇਸ ਗੱਲ 'ਤੇ ਸਹਿਮਤੀ ਬਣੀ ਕਿ BRICS ਦੇਸ਼ਾਂ ਦੀਆਂ ਸਬੰਧਤ ਏਜੰਸੀਆਂ ਇਸ ਚੀਜ਼ ਬਾਰੇ ਆਪਣਾ ਸਹਿਯੋਗ ਵਧਾਉਣਗੀਆਂ। COVID -19 ਮਹਾਂਮਾਰੀ ਤੋਂ ਪੈਦਾ ਹੋ ਰਹੀਆਂ ਨਵੀਆਂ ਚੁਣੌਤੀਆਂ ਦੇ ਮੱਦੇਨਜ਼ਰ ਸਿਹਤ ਸੁਰੱਖਿਆ ਅਤੇ ਸਿਹਤ ਸੰਭਾਲ ਨੂੰ BRICS ਅੰਦਰਲੇ ਸਹਿਯੋਗ ਦੇ ਤਰਜੀਹੀ ਖੇਤਰ ਵਜੋਂ ਪਛਾਣਿਆ ਗਿਆ।

7. ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਜਾਣਕਾਰੀ ਸਾਂਝੀ ਕਰਨ ਅਤੇ ਸਰਬਉੱਤਮ ਪ੍ਰਥਾਵਾਂ ਦੇ ਵਟਾਂਦਰੇ, ਸਾਈਬਰ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਸਮਰੱਥਾ ਨਿਰਮਾਣ ਰਾਹੀਂ ਸਹਿਯੋਗ ਵਧਾਉਣ ਦੇ ਸਾਂਝੇ ਯਤਨਾਂ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਹੋਈ। ਭਾਰਤ ਨੇ ਇਸ ਤੋਂ ਪਹਿਲਾਂ ਅਗਸਤ 2021 ਵਿੱਚ ਡਿਜੀਟਲ ਫੋਰੈਂਸਿਕਸ ਵਿਸ਼ੇ 'ਤੇ ਕਾਰਜਸ਼ਾਲਾ ਦੀ ਮੇਜ਼ਬਾਨੀ ਕੀਤੀ ਸੀ।

ਨਵੀਂ ਦਿੱਲੀ

24 ਅਗਸਤ, 2021

DISCLAIMER: This is an approximate translation. The original is available in English on MEA's website and may be referred to as the official press release.